



**INDUSTRIAL ENTERPRISES LTD.**

Regd. & Admn. Office : Focal Point, Ludhiana - 141 010. (INDIA)  
Phones : 0091-161-2672590 to 91, 5064200 Fax : 0091-161-2674072, 5083213  
E-mail : nilldh@owmnahar.com, Website : www.owmnahar.com

NIEL:SCY:

Dated: 14.09.2021

BSE Limited  
(Department of Corporate Services)  
Floor 25, P J Towers,  
Dalal Street, Fort, MUMBAI 400001  
Scrip Code : 519136

National Stock Exchange of India Limited  
Exchange Plaza, Bandra Kurla Complex,  
Bandra East MUMBAI 400051  
NAHARINDUS (NSE)

**Reg: Publication of Notice regarding Transfer of Shares and dividend to IEPF Authority**


Dear Sir,

Pursuant to Regulation 30 of SEBI (LODR) Regulations, 2015, please find attached herewith Copies of Notice regarding Transfer of shares and dividend to IEPF Authority published in the Financial Express and Desh Sewak Punjabi.

Thanking you,

Yours faithfully,  
For NAHAR INDUSTRIAL ENTERPRISES LIMITED

  
COMPANY SECRETARY  
Encl: As above





# HIPOLIN LIMITED

Registered Office: Nilkanth Industrial Estate, Sanand Vramgam Highway, Nr. Iyava Bus Stop, Sanand - 382170, Gujarat.  
Corporate Identification Number (CIN): L24240GJ1994PLC021719 | Tel: 079-26447730 / 9712128385  
Website: www.hipolin.com | E-mail ID: csapexapanchal@gmail.com

## RECOMMENDATIONS OF THE COMMITTEE OF INDEPENDENT DIRECTORS ("IDC")

Recommendations of the Committee of Independent Directors ("IDC") of HIPOLIN LIMITED under Regulation 26(7) of SEBI (Substantial Acquisition of Shares and Takeovers) Regulations, 2011 in relation to the Open offer made by M/s. Vibrant Investments ("Acquirer 1"), Mrs. Sejal Ullas Shah ("Acquirer 2") and Mrs. Rajasvee Sagar Shah ("Acquirer 3") here in after collectively referred to as ("Acquirers"), to the public shareholders of HIPOLIN LIMITED (the "Target company" or "TC") for the acquisition of Equity shares of the Target Company.

1.	Date	Monday, September 13, 2021
2.	Name of the Target Company (TC)	Hipolin Limited
3.	Details of the Open Offer pertaining to TC	The Open Offer is being made by the Acquirers for Acquisition of upto 8,14,138 (Eight Lakhs fourteen thousand one hundred and thirty eight) Equity shares of the face value of ₹ 10/- each representing in aggregate 26% of fully paid up Equity Share Capital and voting capital of the TC at an offer price of ₹ 34.06/- (Rupees Thirty four and six paise only) per fully paid up Equity share payable in cash pursuant to Regulation 3(1) and 4 of SEBI (Substantial Acquisition of Shares Takeovers) Regulations, 2011.
4.	Names of the Acquirers	1. M/s. Vibrant Investments 2. Mrs. Sejal Ullas Shah 3. Mrs. Rajasvee Sagar Shah
5.	Names of the PAC	Not Applicable
6.	Name of the Manager to the Open Offer	<b>Tipsons Consultancy Services Private Limited</b> 401 Sheraton House, Opposite Ketav Petrol Pump, Polytechnic Road, Ambawadi, Ahmedabad - 380015, Gujarat. <b>Tel. No.:</b> + 91 079 66828047 / + 91 8460505716 <b>Website:</b> www.tipsons.com <b>Email:</b> neha.jain@tipsons.com <b>SEBI Registration No:</b> MB/ INM000011849 <b>Contact Person:</b> Ms. Neha Jain
7.	Members of the Committee of Independent Directors ("IDC")	1. Umeshchandra Prafulvadan Mehta - Chairman 2. Ajaybhai Rarnniklal Gandhi - Member 3. Nita Bharatbhai Shah - Member
8.	IDC Member's relationship with the Target Company (Directors, Equity shares owned, any other contract/ relationship), if any.	None of the members of IDC individually hold any Equity shares of the Target Company. However, 1. Immediate relative (spouse) of Mr. Umeshchandra Mehta, Mrs. Rita Umeshchandra Mehta holds 700 Equity shares; 2. Immediate relative (spouse) of Mr. Ajaybhai Gandhi, Mrs. Kalpana Ajaybhai Gandhi holds 300 Equity shares and 3. Ajay Rarnniklal Gandhi (HUF) holds 2,600 Equity shares Of the Target Company. Also, the members of IDC do not hold any contract or relationship and are not related to with the Target company other than acting in their capacity of directorship in the Target Company.
9.	Trading in the Equity shares/other Securities of the Target Company by IDC Members.	None of the IDC Members have traded in the Equity shares of the Target company during 12 months prior to the date of the Public Announcement of the Offer.
10.	IDC Member's relationship with the Acquirers (Director, Equity shares owned, any other contract/ relationship), if any.	None of the members of the IDC have any relationship with the Acquirers in any manner.
11.	Trading in the Equity shares/other Securities of the Acquirers by IDC Members.	Not Applicable
12.	Recommendation on the Open offer, as to whether the offer is fair and reasonable	Based on the review of Public Announcement, Detailed Public Statement, Draft Letter of Offer and Letter of Offer issued by the Manager to the Open Offer on behalf of the Acquirers, the members of IDC believe that the Open Offer is in accordance with SEBI (SAST) Regulations 2011 to the extent is fair and reasonable.
13.	Summary of reasons for recommendation	Based on the review of Public Announcement dated June 22, 2021. Detailed Public Statement published on June 29, 2021. Draft letter of offer dated July 06, 2021 and Letter of Offer dated September 06, 2021, issued by the Manager to the offer on behalf of the Acquirers, the IDC members have considered the following for making its recommendation: Offer price is justified in terms of Regulations 8 of the SEBI (Substantial Acquisition of Shares Takeovers) Regulations, 2011. Keeping in view of the above fact, members of IDC are of the view that, Open Offer Price of ₹ 34.06/- (Rupees Thirty four and six paise only) per Equity share payable to the Public Shareholders of the Target Company for this Open Offer is fair and reasonable. However, the Public Shareholders should independently evaluate the Open Offer and take informed decision on the matter.
14.	Details of Independent Advisors, if any.	None
15.	Any other matter(s) to be highlighted	Nil

To the best of our knowledge and belief, after making proper enquiry, the information contained in or accompanying this statement is, in all material respect, true, correct and not misleading, whether by omission of any information or otherwise, and includes all the information required to be disclosed by the Target Company under SEBI (SAST) Regulations, 2011.

For and on behalf of  
Committee of Independent directors  
Hipolin Limited  
Sd/-  
Umeshchandra Prafulvadan Mehta  
(Chairman of IDC)

Place: Ahmedabad  
Date: Monday, September 13, 2021

10

**TATA POWER DELHI DISTRIBUTION LIMITED**  
A Tata Power and Delhi Government Joint Venture  
Regd. Office : NDPL House, Hudson Lines, Kingsway Camp, Delhi 110 009  
Tel : 66112222, Fax : 27468042, Email : TPDDL@tatapower-dcl.com  
CIN No. : U40109DL2001PLC111526, Website : www.tatapower-dcl.com

**NOTICE INVITING TENDERS** Sep 14, 2021  
TATA Power-DDL invites tenders as per following details:

Tender Enquiry No. Work Description	Estimated Cost/EMD (Rs.)	Availability of Bid Document	Last Date & Time of Bid Submission/ Date and time of Opening of bids
TPDDL/ENGG/ENQ/200001334/21-22 Rate Contract for Supply of LT ACBs of different ratings	4.40 Crs/ 8,60,000	14.09.2021	05.10.2021;1600 Hrs/ 05.10.2021;1630 Hrs
TPDDL/ENGG/ENQ/200001336/21-22 Network Survey and Digitization in GIS for 1 year	80 Lacs/ 2,00,000	16.09.2021	07.10.2021;1700 Hrs/ 07.10.2021;1730 Hrs

**CORRIGENDUM / TENDER DATE EXTENTION**

Tender Enquiry No. Work Description	Previously Published Date	Revised Due Date & Time of Bid Submission/ Date & time of opening of bids
TPDDL/ENGG/ENQ/200001326/21-22 Supply & Installation of Air Conditioners 1.5 Tr at TPDDL various offices (SAC & WAC)	18.08.2021	20.09.2021 at 1500 Hrs/ 20.09.2021 at 1700 Hrs

Complete tender and corrigendum document is available on our website [www.tatapower-dcl.com](http://www.tatapower-dcl.com) → Vendor Zone → Tender / Corrigendum Documents  
Contracts - 011-66112222

**nahar INDUSTRIAL ENTERPRISES LIMITED**  
Regd. Office: Focal Point, Ludhiana - 141 010, CIN: L15143PB1983PLC018321  
Phone: 0161-2672590-91; Fax No. 0161-2674072, Website: [www.ownnahar.com](http://www.ownnahar.com)  
Email: msood@ownnahar.com ; share@ownnahar.com

**NOTICE TO SHAREHOLDER**  
For Transfer of dividend and equity shares on which dividend remained unclaimed, in the Demat Account of Investor Education and Protection Fund (IEPF) Authority  
Members are hereby informed that pursuant to Section 124(5) of the Companies Act, 2013 read with rule 6 of Investor Education and Protection Fund Authority (Accounting, Audit, Transfer and Refund) Rules, 2016 as amended (the rules) that the dividend declared which remained unpaid or unclaimed for the financial year 2013-14, for a period of seven years will be credited to the IEPF Authority, in November, 2021. The detail of such shareholder, whose dividend are due for transfer to IEPF has already been made available on the website of the Company at link: [http://www.ownnahar.com/nahar\\_ie/pdf/NIEL\\_unpaid\\_div\\_2013-14\\_due\\_for\\_trf\\_nov2021\\_website\\_upd.xls](http://www.ownnahar.com/nahar_ie/pdf/NIEL_unpaid_div_2013-14_due_for_trf_nov2021_website_upd.xls).  
Further, pursuant to Section 124 (6) of the Companies Act, 2013 of the Rules framed thereunder, the corresponding shares on which dividend remained unpaid or unclaimed for seven consecutive years will also be transferred as per the procedure set out in the rules. The details of such shares liable to be transferred to IEPF are also made available on the website of the Company link: [http://www.ownnahar.com/nahar\\_ie/pdf/NIEL\\_LIST\\_OF\\_MEMBER\\_sharetransfer\\_2021\\_16th\\_July\\_2021\\_web\\_site\\_upd.xls](http://www.ownnahar.com/nahar_ie/pdf/NIEL_LIST_OF_MEMBER_sharetransfer_2021_16th_July_2021_web_site_upd.xls).  
In compliance of the said Rules, the Company has sent individual communication to concerned shareholders whose shares are liable to be transferred to IEPF. The concerned shareholder of the Company is hereby requested to visit the website of the company and claim the dividend declared for the financial year 2013-14 onwards. In case company does not receive any communication by 30.10.2021, the company with a view to adhering with the requirements of the rules shall transfer the dividend for the financial year 2013-14 and corresponding shares to the IEPF without any further notice.  
Please note that no claim shall lie against the Company in respect of unclaimed dividend amount and shares transferred to IEPF pursuant to the said Rules. However, upon such transfer, shareholders can claim the transferred shares along with dividends from the IEPF Authority in form IEPF-5, for which details are available at [www.iepf.gov.in](http://www.iepf.gov.in).  
For any information / clarifications on the matter, the concerned shareholders may write to the company at [share@ownnahar.com](mailto:share@ownnahar.com) or contact the Company's Registrar and Transfer Agent i.e. Alankit Assignments Limited (Unit: Nahar Industrial Enterprises Limited), Alankit Heights, 1E/13, Jhandewalan Extension, New Delhi 110055, Ph. 011-42541234, Email: [ra@alankit.com](mailto:ra@alankit.com).  
For NAHAR INDUSTRIAL ENTERPRISES LTD. Sd/-  
Place : Ludhiana MUKESH SOOD  
Date : 13.09.2021 Company Secretary

**SALE OF EQUITY SHARES OF**  
**A RENOWNED MULTISPECIALITY HOSPITAL**  
Unlisted shares (approx. 1% of Total Paid-Up Shares) with high growth prospect on sale through Bidding and Auction process. For details visit [www.andrewyule.com](http://www.andrewyule.com) or [www.msotecommerce.com](http://www.msotecommerce.com)

**ANDREW YULE & COMPANY LIMITED**  
CIN - L63090WB1919GOI003229  
8, Dr. R. P. Sarani, Kolkata - 700 001, Call + 91-9830162814

**Indian Bank**  
Risk Management Department,  
Corporate Office, Chennai  
Indian Bank, a Leading Public Sector Bank, has floated tender for Supply, Installation, Customization and Maintenance of Asset Liability Management and Fund Transfer Pricing solution.  
Interested parties may refer Bank's Website: <https://www.indianbank.in/tenders> for details.

**GRAVISS HOSPITALITY LIMITED**  
CIN: L55101PN1959PLC012761  
Regd. Off.: Dairy Tops, Plot No. J-177, MIDC, Bhosari, Pune - 411 026.  
Tel. no.: 022-3068 1115/1118  
Website: [www.gravisshospitality.com](http://www.gravisshospitality.com); Email: [investors.relations@gravissgroup.com](mailto:investors.relations@gravissgroup.com)

**NOTICE OF THE 60<sup>TH</sup> ANNUAL GENERAL MEETING, REMOTE E-VOTING AND BOOK CLOSURE**  
Notice is hereby given that the 60th Annual General Meeting ("AGM") of the members of the Company will be held on Wednesday, September, 22, 2021, at 12:00 Noon through Video Conferencing ("VC")/ Other Audio Visual Means ("OVAM") without physical presence of the members at a common venue in compliance with the provisions of the Companies Act, 2013 ("the Act"), MCA Circular dated April 8, 2020, April 13, 2020, May 5, 2020 and January 13, 2021 ("MCA Circulars") and SEBI Circular dated May 12, 2020, and January 15, 2021 ("SEBI Circulars") to transact the business, as set forth in the Notice of the 60th AGM dated June, 07, 2021.  
In Compliance with the said MCA Circulars and SEBI Circulars, electronic copies of the Notice of AGM and Annual Report for Financial Year 2020-21 have been duly sent to all the members whose email IDs are registered with the Company/Depository Participant(s). The same are also available on the website of the Company at [www.gravisshospitality.com](http://www.gravisshospitality.com) on the website of the stock exchange, i.e., BSE Limited at [www.bseindia.com](http://www.bseindia.com) and on the website of Link Intime India Private Limited ("LIPL") i.e. <https://instavote.linkintime.co.in/>. The physical dispatch of the Notice of the AGM along with the Annual Report to shareholders who requested for physical copies has been completed on Friday, August, 27, 2021 and for the ones whose email ids are registered with the Company/Depository Participant(s) was sent via email on August, 30, 2021.  
Pursuant to provisions of Section 108 of the Act and Rule 20 of the Companies (Management and Administration) Rules, 2014, as amended, and Regulation 44 of the SEBI (Listing Obligations and Disclosure Requirements) Regulations, 2015 ("SEBI Listing Regulations"), members holding shares in physical or dematerialised form, as on the cut-off date, i.e. Thursday, September 16, 2021, may cast their vote electronically on the business as set out in the Notice through e-voting platform of Link Intime India Private Limited at <https://instavote.linkintime.co.in/>. The detailed procedure instructions: for e-voting are contained in the Notice.  
The Company has appointed Mr. Martinho Ferrao, (holding membership no. FCS 6221), Proprietor of M/s. Martinho Ferrao & Associates, Company Secretaries, to act as the Scrutinizer and to scrutinize the entire e-voting process (i.e. remote e-voting and e-voting at the AGM) in a fair and transparent manner.  
The Register of Members and the Share Transfer Books of the Company will remain closed from September 16, 2021 to September 22, 2021 (both days inclusive).  
The remote e-voting shall commence on Sunday, September, 19, 2021 (9.00 am IST) and end on Tuesday, September, 21, 2021 (5.00 pm IST).  
All the members are informed that:  
a) The cut-off date for determining the eligibility to vote by electronic means or at the AGM is Thursday, September 16, 2021 and the voting rights of the members shall be in proportion to their share in the paid up equity share capital of the Company on the said date;  
b) Only persons whose names are recorded in the Register of Members or in the Register of Beneficial Owners maintained by the Depositories as on the cut-off date i.e. September 16, 2021, shall be entitled to vote using the remote e-voting facility or at the AGM through e-voting facility;  
c) Remote e-voting shall not be allowed beyond 5.00 p.m. on Tuesday, September, 21, 2021.  
d) Any person, who acquires shares of the Company and becomes a member of the Company after dispatch of the Notice of AGM and holds shares as of the cut-off date i.e. Thursday, September 16, 2021, may obtain the login ID and password by sending a request at [enotices@linkintime.co.in](mailto:enotices@linkintime.co.in);  
e) Members who have cast their votes by remote e-voting prior to the AGM may attend the AGM but shall not be entitled to cast their vote again;  
f) In case of any queries / grievances connected with the facility for voting by electronic means, members may refer the Frequently Asked Questions (FAQs) and e-voting manual available at <https://instavote.linkintime.co.in/> or write an e-mail to [enotices@linkintime.co.in](mailto:enotices@linkintime.co.in) or [investors.relations@gravissgroup.com](mailto:investors.relations@gravissgroup.com).  
For Graviss Hospitality Limited Sd/-  
Jaipal H. Salvi  
Company Secretary & Compliance Officer  
Place: Mumbai  
Date: August 27, 2021

**EXIT OFFER PUBLIC ANNOUNCEMENT PURSUANT TO SECURITIES AND EXCHANGE BOARD OF INDIA ("SEBI") CIRCULAR NO. SEBI/HO/MRD/DSA/CIR/P/2016/110 DATED OCTOBER 10, 2016 ("EXIT CIRCULAR") FOR THE ATTENTION OF THE PUBLIC SHAREHOLDERS OF**  
**KAMAL IMPEX LIMITED**  
CIN: L74899DL1985PLC021242  
Registered Office: 13, Ground Floor, Chitra Vihar, Delhi 110092  
Tel. No.: +91-9810709058; Email: [kamalimpexl23@gmail.com](mailto:kamalimpexl23@gmail.com)

This Exit Offer Public Announcement ("Exit Offer PA") is being issued by M/s Atul Exports Limited (CIN: U51909DL1985PLC019980), Company incorporate under the provisions of the Companies Act, 1956 and having its registered office at 13, Ground Floor, Chitra Vihar, Delhi - 110092 ("Offering Promoter"), one of the Promoters of M/s Kamal Impex Limited ("Kamal" or the "Company"), on behalf of the Promoters of Kamal, to provide exit opportunity to the Public Shareholders of Kamal in terms of the Exit Circular.

Kamal was listed on Delhi Stock Exchange Limited ("DSE"). Post the de-recognition of DSE by SEBI, Kamal was shifted to the Dissemination Board ("DB") of BSE Limited ("BSE"). SEBI, vide the Exit Circular, has stipulated the procedure for exit of Exclusively Listed Companies ("ELCs") from the DB. In terms of clause (i) of Annexure A of the Exit Circular, Offering Promoter has appointed Turnaround Corporate Advisors Private Limited, a Category-I Merchant Banker registered with SEBI and empanelled as an Expert Valuer on the panel of BSE ("Independent Valuer") for valuation of shares of Kamal and related services. The said Independent Valuer, after taking into account the applicable valuation methodologies, has issued its valuation report dated September 07, 2021 and determined the fair value of One Equity Share of Kamal as INR 4.33 (Indian Rupees Four and Paisa Thirty Three only).

In view of the above, the Offering Promoter has decided to offer exit to the Public Shareholders of Kamal at price of INR 4.33 (Indian Rupees Four and Paisa Thirty Three only) per Equity Share ["Offer Price"] and Public Shareholders are being invited to tender their fully paid up Equity Shares of Rs. 10 each of Kamal in accordance with the below mentioned information:

Offer Price	INR 4.33 (Indian Rupees Four and Paisa Thirty Three only) per Equity Share
Opening of Exit Offer Period	Thursday, September 23, 2021
Closing of Exit Offer Period	Thursday, September 30, 2021

Offering Promoter has appointed MAS Services Limited as the Registrar to the Exit Offer ("RTA"). The Public Shareholders are requested to send their Form of Acceptance along with other relevant documents [as specifically provided in the Letter of Offer to be dispatched to the Public Shareholders separately], clearly marking the Envelope "KAMAL IMPEX LIMITED- EXIT OFFER" either by Registered Post/Speed Post/Courier, at their own risk or by hand delivery to our appointed RTA at MAS Services Limited (Unit: Kamal Impex Limited-Exit Offer), T-34, II<sup>nd</sup> Floor, Okhla Industrial Area, Phase-II, New Delhi 110020, Tel No: +91-11-26387281, 82, 83, Fax No: +91-11-26387384, E-mail: [info@masserv.com](mailto:info@masserv.com) on or before the closure of business hours on Thursday, September 30, 2021.

In accordance with the Exit Circular, Offering Promoter and the Independent Valuer have entered into an Escrow Agreement dated August 03, 2021 with the Kotak Mahindra Bank Limited, having its registered office at 27 BKC, C27, G Block, Bandra Kurla Complex, Bandra (East), Mumbai - 400051 ("Escrow Bank") in terms of which the Offering Promoter has opened an Escrow Account in the name and style of "KAMAL EXIT OFFER ESCROW ACCOUNT" bearing number 7745098118 ("Escrow Account") with the Escrow Bank. Further, Offering Promoter has deposited therein an amount of Rs. 55,424/- (Rupees Fifty Five Thousand Four Hundred Twenty Four only), in cash, equivalent to the 100% of the Total Consideration (Offer Price\* Number of Equity Shares held by Public Shareholders) payable under the Exit Offer.

Upon receipt of complete documents and checking their genuineness, Offering Promoter shall acquire the tendered equity shares from the Public Shareholders at the Offer Price of INR 4.33 (Indian Rupees Four and Paisa Thirty Three only) per Equity Share and payment shall be made within maximum 15 working days of closing of Exit Offer Period.

**Shareholding Details:** As on the date of this Exit Offer PA, the paid up share capital of Kamal is Rs. 24,90,000 consisting of 2,49,000 Equity Shares of Rs. 10 each. Out of these, Promoters collectively hold 2,36,200 Equity Shares representing 94.86% of the Paid up Equity Share Capital and balance 12,800 Equity Shares representing 5.14% of the Paid up Equity Share Capital are held by Public Shareholders.

The Public Shareholders may note that, those who could not tender their Equity Shares during the Exit Offer Period may do so during the period between Friday, October 01, 2021 to Friday, September 30, 2022, being one year from the closure of Exit Offer Period at the same price of INR 4.33 (Indian Rupees Four and Paisa Thirty Three only) per Equity Share ["Exit Window Period"]. The procedure for tendering the shares during Exit Window Period shall be same except the payment of consideration, which shall be released on a monthly basis i.e. within maximum 15 working days of the end of the relevant calendar month in which shares have been validly tendered by the Public Shareholders ("Monthly Payment Cycle").

This Exit Offer PA is expected to be available at the website of BSE at [www.bseindia.com](http://www.bseindia.com) and on the website of Independent Valuer at [www.tcgargroup.in](http://www.tcgargroup.in).

and on behalf of Promoters of Kamal Impex Limited  
For Atul Exports Limited (Offering Promoter)  
Sd/-  
(KISHORE ANAND)  
Director  
Place : New Delhi  
Date : September 11, 2021

**EXIT OFFER PUBLIC ANNOUNCEMENT PURSUANT TO SECURITIES AND EXCHANGE BOARD OF INDIA ("SEBI") CIRCULAR NO. SEBI/HO/MRD/DSA/CIR/P/2016/110 DATED OCTOBER 10, 2016 ("EXIT CIRCULAR") FOR THE ATTENTION OF THE PUBLIC SHAREHOLDERS OF**  
**SOMLITE MERCANTILE LIMITED**  
CIN: L52110DL1985PLC021310  
Registered Office: 13, Ground Floor, Chitra Vihar, Delhi 110092  
Tel. No.: +91-9810709058; Email: [somlite123@gmail.com](mailto:somlite123@gmail.com)

This Exit Offer Public Announcement ("Exit Offer PA") is being issued by M/s Atul Exports Limited (CIN: U51909DL1985PLC019980), Company incorporate under the provisions of the Companies Act, 1956 and having its registered office at 13, Ground Floor, Chitra Vihar, Delhi - 110092 ("Offering Promoter"), one of the Promoters of M/s Somlite Mercantile Limited ("Somlite" or the "Company"), on behalf of the Promoters of Somlite, to provide exit opportunity to the Public Shareholders of Somlite in terms of the Exit Circular.

Somlite was listed on Delhi Stock Exchange Limited ("DSE"). Post the de-recognition of DSE by SEBI, Somlite was shifted to the Dissemination Board ("DB") of BSE Limited ("BSE"). SEBI, vide the Exit Circular, has stipulated the procedure for exit of Exclusively Listed Companies ("ELCs") from the DB. In terms of clause (i) of Annexure A of the Exit Circular, Offering Promoter has appointed Turnaround Corporate Advisors Private Limited, a Category-I Merchant Banker registered with SEBI and empanelled as an Expert Valuer on the panel of BSE ("Independent Valuer") for valuation of shares of Somlite and related services. The said Independent Valuer, after taking into account the applicable valuation methodologies, has issued its valuation report dated September 07, 2021 and determined the fair value of One Equity Share of Somlite as INR 26.20 (Indian Rupees Twenty Six and Paisa Twenty only).

In view of the above, the Offering Promoter has decided to offer exit to the Public Shareholders of Somlite at price of INR 26.20 (Indian Rupees Twenty Six and Paisa Twenty only) per Equity Share ["Offer Price"] and Public Shareholders are being invited to tender their fully paid up Equity Shares of Rs. 10 each of Somlite in accordance with the below mentioned information:

Offer Price	INR 26.20 (Indian Rupees Twenty Six and Paisa Twenty only) per Equity Share
Opening of Exit Offer Period <td>Thursday, September 23, 2021</td>	Thursday, September 23, 2021
Closing of Exit Offer Period <td>Thursday, September 30, 2021</td>	Thursday, September 30, 2021

Offering Promoter has appointed MAS Services Limited as the Registrar to the Exit Offer ("RTA"). The Public Shareholders are requested to send their Form of Acceptance along with other relevant documents [as specifically provided in the Letter of Offer to be dispatched to the Public Shareholders separately], clearly marking the Envelope "SOMLITE MERCANTILE LIMITED- EXIT OFFER" either by Registered Post/Speed Post/Courier, at their own risk or by hand delivery to our appointed RTA at MAS Services Limited (Unit: Somlite Mercantile Limited-Exit Offer), T-34, II<sup>nd</sup> Floor, Okhla Industrial Area, Phase-II, New Delhi 110020, Tel No: +91-11-26387281, 82, 83, Fax No: +91-11-26387384, E-mail: [info@masserv.com](mailto:info@masserv.com) on or before the closure of business hours on Thursday, September 30, 2021.

In accordance with the Exit Circular, Offering Promoter and the Independent Valuer have entered into an Escrow Agreement dated August 03, 2021 with the Kotak Mahindra Bank Limited, having its registered office at 27 BKC, C27, G Block, Bandra Kurla Complex, Bandra (East), Mumbai - 400051 ("Escrow Bank") in terms of which the Offering Promoter has opened an Escrow Account in the name and style of "SOMLITE EXIT OFFER ESCROW ACCOUNT" bearing number 7745098095 ("Escrow Account") with the Escrow Bank. Further, Offering Promoter has deposited therein an amount of Rs. 3,45,840/- (Rupees Three Lakh Forty Five Thousand Eight Hundred Forty only), in cash, equivalent to the 100% of the Total Consideration (Offer Price\* Number of Equity Shares held by Public Shareholders) payable under the Exit Offer.

Upon receipt of complete documents and checking their genuineness, Offering Promoter shall acquire the tendered equity shares from the Public Shareholders at the Offer Price of INR 26.20 (Indian Rupees Twenty Six and Paisa Twenty only) per Equity Share and payment shall be made within maximum 15 working days of closing of Exit Offer Period.

**Shareholding Details:** As on the date of this Exit Offer PA, the paid up share capital of Somlite is Rs. 24,90,000 consisting of 2,49,000 Equity Shares of Rs. 10 each. Out of these, Promoters collectively hold 2,35,800 Equity Shares representing 94.70% of the Paid up Equity Share Capital and balance 13,200 Equity Shares representing 5.30% of the Paid up Equity Share Capital are held by Public Shareholders.

The Public Shareholders may note that, those who could not tender their Equity Shares during the Exit Offer Period may do so during the period between Friday, October 01, 2021 to Friday, September 30, 2022, being one year from the closure of Exit Offer Period at the same price of INR 26.20 (Indian Rupees Twenty Six and Paisa Twenty only) per Equity Share ["Exit Window Period"]. The procedure for tendering the shares during Exit Window Period shall be same except the payment of consideration, which shall be released on a monthly basis i.e. within maximum 15 working days of the end of the relevant calendar month in which shares have been validly tendered by the Public Shareholders ("Monthly Payment Cycle").

This Exit Offer PA is expected to be available at the website of BSE at [www.bseindia.com](http://www.bseindia.com) and on the website of Independent Valuer at [www.tcgargroup.in](http://www.tcgargroup.in).

and on behalf of Promoters of Somlite Mercantile Limited  
For Atul Exports Limited (Offering Promoter)  
Sd/-  
(KISHORE ANAND)  
Director  
Place : New Delhi  
Date : September 11, 2021

**EXIT OFFER PUBLIC ANNOUNCEMENT PURSUANT TO SECURITIES AND EXCHANGE BOARD OF INDIA ("SEBI") CIRCULAR NO. SEBI/HO/MRD/DSA/CIR/P/2016/110 DATED OCTOBER 10, 2016 ("EXIT CIRCULAR") FOR THE ATTENTION OF THE PUBLIC SHAREHOLDERS OF**  
**DIPANKAR COMMERCIALS LIMITED**  
CIN: L52110DL1985PLC020050  
Registered Office: 13, Ground Floor, Chitra Vihar, Delhi 110092  
Tel. No.: +91-9810709058; Email: [dipankarcommercial1985@gmail.com](mailto:dipankarcommercial1985@gmail.com)

This Exit Offer Public Announcement ("Exit Offer PA") is being issued by M/s Atul Exports Limited (CIN: U51909DL1985PLC019980), Company incorporate under the provisions of the Companies Act, 1956 and having its registered office at 13, Ground Floor, Chitra Vihar, Delhi - 110092 ("Offering Promoter"), one of the Promoters of M/s Dipankar Commercial Limited ("Dipankar" or the "Company"), on behalf of the Promoters of Dipankar, to provide exit opportunity to the Public Shareholders of Dipankar in terms of the Exit Circular.

Dipankar was listed on Delhi Stock Exchange Limited ("DSE"). Post the de-recognition of DSE by SEBI, Dipankar was shifted to the Dissemination Board ("DB") of BSE Limited ("BSE"). SEBI, vide the Exit Circular, has stipulated the procedure for exit of Exclusively Listed Companies ("ELCs") from the DB. In terms of clause (i) of Annexure A of the Exit Circular, Offering Promoter has appointed Turnaround Corporate Advisors Private Limited, a Category-I Merchant Banker registered with SEBI and empanelled as an Expert Valuer on the panel of BSE ("Independent Valuer") for valuation of shares of Dipankar and related services. The said Independent Valuer, after taking into account the applicable valuation methodologies, has issued its valuation report dated September 07, 2021 and determined the fair value of One Equity Share of Dipankar as INR 15.67 (Indian Rupees Fifteen and Paisa Sixty Seven only).

In view of the above, the Offering Promoter has decided to offer exit to the Public Shareholders of Dipankar at price of INR 15.67 (Indian Rupees Fifteen and Paisa Sixty Seven only) per Equity Share ["Offer Price"] and Public Shareholders are being invited to tender their fully paid up Equity Shares of Rs. 10 each of Dipankar in accordance with the below mentioned information:

Offer Price	INR 15.67 (Indian Rupees Fifteen and Paisa Sixty Seven only) per Equity Share
Opening of Exit Offer Period <td>Thursday, September 23, 2021</td>	Thursday, September 23, 2021
Closing of Exit Offer Period <td>Thursday, September 30, 2021</td>	Thursday, September 30, 2021

Offering Promoter has appointed MAS Services Limited as the Registrar to the Exit Offer ("RTA"). The Public Shareholders are requested to send their Form of Acceptance along with other relevant documents [as specifically provided in the Letter of Offer to be dispatched to the Public Shareholders separately], clearly marking the Envelope "DIPANKAR COMMERCIALS LIMITED- EXIT OFFER" either by Registered Post/Speed Post/Courier, at their own risk or by hand delivery to our appointed RTA at MAS Services Limited (Unit: Dipankar Commercial Limited - Exit Offer), T-34, II<sup>nd</sup> Floor, Okhla Industrial Area, Phase-II, New Delhi 110020, Tel No: +91-11-26387281, 82, 83, Fax No: +91-11-26387384, E-mail: [info@masserv.com](mailto:info@masserv.com) on or before the closure of business hours on Thursday, September 30, 2021.

In accordance with the Exit Circular, Offering Promoter and the Independent Valuer have entered into an Escrow Agreement dated August 03, 2021 with the Kotak Mahindra Bank Limited, having its registered office at 27 BKC, C27, G Block, Bandra Kurla Complex, Bandra (East), Mumbai - 400051 ("Escrow Bank") in terms of which the Offering Promoter has opened an Escrow Account in the name and style of "DIPANKAREXIT OFFER ESCROW ACCOUNT" bearing number 7745098071 ("Escrow Account") with the Escrow Bank. Further, Offering Promoter has deposited therein an amount of Rs. 1,91,174/- (Rupees One Lakh Ninety One Thousand One Hundred Seventy Four only), in cash, equivalent to the 100% of the Total Consideration (Offer Price\* Number of Equity Shares held by Public Shareholders) payable under the Exit Offer.

Upon receipt of complete documents and checking their genuineness, Offering Promoter shall acquire the tendered equity shares from the Public Shareholders at the Offer Price of INR 15.67 (Indian Rupees Fifteen and Paisa Sixty Seven only) per Equity Share and payment shall be made within maximum 15 working days of closing of Exit Offer Period.

**Shareholding Details:** As on the date of this Exit Offer PA, the paid up share capital of Dipankar is Rs. 24,90,000 consisting of 2,49,000 Equity Shares of Rs. 10 each. Out of these, Promoters collectively hold 2,36,800 Equity Shares representing 95.10 % of the Paid up Equity Share Capital and balance 12,200 Equity Shares representing 4.90% of the Paid up Equity Share Capital are held by Public Shareholders.

The Public Shareholders may note that, those who could not tender their Equity Shares during the Exit Offer Period may do so during the period between Friday, October 01, 2021 to Friday, September 30, 2022, being one year from the closure of Exit Offer Period at the same price of INR 15.67 (Indian Rupees Fifteen and Paisa Sixty Seven only) per Equity Share ["Exit Window Period"]. The procedure for tendering the shares during Exit Window Period shall be same except the payment of consideration, which shall be released on a monthly basis i.e. within maximum 15 working days of the end of the relevant calendar month in which shares have been validly tendered by the Public Shareholders ("Monthly Payment Cycle").

This Exit Offer PA is expected to be available at the website of BSE at [www.bseindia.com](http://www.bseindia.com) and on the website of Independent Valuer at [www.tcgargroup.in](http://www.tcgargroup.in).

and on behalf of Promoters of Dipankar Commercial Limited  
For Atul Exports Limited (Offering Promoter)  
Sd/-  
(KISHORE ANAND)  
Director  
Place : New Delhi  
Date : September 11, 2021

**THE KANGRA CENTRAL COOPERATIVE BANK LIMITED**  
DHARAMSHALA (HP)  
**NOTICE FOR INVITATION TO BID**  
KCCB/IT/HW/2021/01  
"Sealed tenders are invited for "Supply & Installation of Computer Systems (Desktop and All-in-One) on Buy Back Basis". For details visit "www.kccb.in."  
Sd/-  
Managing Director  
The Kangra Central Cooperative Bank Limited,  
Dharamshala. 176215  
TKCCBL-8560

**LIPPI SYSTEMS LTD**  
Regd. Off. 3RD Floor, Satya Complex, Opp. IOC Petrol Pump, 132ft Ring Road, Satellite, Ahmedabad-380015, Gujarat. CIN : L22100GJ1993PLC020382,  
E-mail Id: [cs@lippisystems.com](mailto:cs@lippisystems.com), website: [www.lippisystems.com](http://www.lippisystems.com)

**NOTICE OF THE 28<sup>th</sup> ANNUAL GENERAL MEETING**  
Notice is hereby given that the Twenty Eighth Annual General Meeting("AGM") of the Members of Lippi Systems Limited will be held on Thursday, September 30, 2021 at 11:30 a.m. IST through Video Conference ("VC")/Other Audio Visual Means ("OAVM") to transact the businesses, as set out in the Notice Convening AGM. The Company has sent Notice along with Annual Report on 08.09.2021 through electronic mode to the members whose e-Mail addresses are registered with Company/ Depositories in accordance with general circulars dated May 5, 2020, April 8, 2020, April 13, 2020 and January 13,2021 issued by the Ministry of Corporate Affairs (collectively referred to as "MCA Circulars"), read with SEBI (Listing Obligations & Disclosure Requirements) Regulations, 2015 ("SEBI Listing Regulations"). The Annual Report along with Notice Convening the AGM are available on the website of company at [www.lippisystems.com](http://www.lippisystems.com) and on the website of Central Depositories Services (India) Limited ("CDSL") at [www.evotingindia.com](http://www.evotingindia.com).  
Notice is also hereby given that pursuant to the provisions of section 91 of the companies act, 2013 ("Act") and applicable rules framed thereunder the registrar of member and share transfer books of the company will remain closed from Friday, September 24, 2021 to Thursday, September 30, 2021 (Both days inclusive) for the purpose of 28th AGM of the company.  
Pursuant to Provision of Section 108 of Companies Act, 2013 read with Rule 20 of the companies (Management and administration) Rule, 2014 as amended and Regulation 44 of the SEBI (Listing Obligations and Disclosure Requirements) Regulations, 2015, the Member are provided with the facility to cast their votes on all resolutions as set out in the notice convening AGM using electronic voting system (e-Voting) provided by CDSL. The voting rights of the members shall be in proportion to the shares held by them in the paid-up equity shares capital of the company as on Thursday, 23rd September, 2021 (cut-off date). The Remote e-Voting period commences on Monday, September 27, 2021 at 09.00 a.m and end on Wednesday, 29, 2021 at 05.00 p.m. During this period, members may cast their vote electronically. The Remote e-Voting module shall be disabled by CDSL thereafter. Those members, who shall be present in the AGM though VC/OAVM facility and had not cast their vote on the resolution through remote e-Voting and are not barred for doing so, shall be eligible to vote through e-Voting systems during AGM. The who cast their votes by remote e-Voting prior the AGM may also attend / Participate in the AGM through VC/OAVM but shall not be entitled to cast their votes again.  
Any Person, who acquires shares of the company and become member of the company after the notice has been sent electronically by the company, and holds shares as on the cut-off date may obtain the login ID and passwords by sending request to [helpdesk\\_evoting@cdslindia.com](mailto:helpdesk_evoting@cdslindia.com). However, if he/she is already registered with CDSL for remote e-Voting, he/she can use his/her existing user ID and password for casting the votes.  
In case of query pertaining to e-Voting, Member may refer to the Frequently Asked Questions ("FAQs") and the e-Voting Manual available at [www.evotingindia.com](http://www.evotingindia.com) under help section or contact at 022-23058542/43. In case of any grievance relating to e-Voting Please contact to Mr. Rakesh Dalvi, Manager,



